24<sup>th</sup> July 2024 IOLCP/CGC/2024

National Stock Exchange of India Ltd.

Exchange Plaza, Plot no. C/1, G Block, Bandra-Kurla Complex, Bandra (E) Mumbai - 400 051

Security Symbol: IOLCP

**BSE Limited** 

Phiroze Jeejeebhoy Towers, Dalal Street Mumbai- 400 001 Security Code: **524164** 

**Sub.: Newspaper Advertisement** 

Pursuant to Regulation 30 and Regulation 47 of Securities and Exchange Board of India (Listing Obligations and Disclosure Requirements) Regulations, 2015 and in compliance with General Circular nos. dated April 8, 2020, April 13, 2020, May 5, 2020 and subsequent circulars issued by the Ministry of Corporate Affairs in this regard, please find enclosed herewith copies of newspaper advertisement published in the Financial Express and Punjabi Jagran newspapers for the attention of the Equity Shareholders of the Company, intimating that the 37<sup>th</sup> Annual General Meeting of the Company is scheduled to be held on Friday, 23<sup>rd</sup> August 2024 at 11:30 AM (IST). through Video Conferencing / Other Audio Visual Means ("VC/ OAVM").

The above information is also available on the website of the Company at www.iolcp.com

This is for your information and record please.

Thanking You,

Yours faithfully,
For IOL Chemicals and Pharmaceuticals Limited

Abhay Raj Singh Sr Vice President & Company Secretary

Ph.: +91-1679 -285285-86, Fax: +91-1679-285292





# **IOL Chemicals and Pharmaceuticals Limited** CIN: L24116PB1986PLC007030

Regd Office: Village & Post Office Handiaya, Fatehgarh Channa Road, Barnala, 148107, Punjab (India) Corporate Office: 85, Industrial Area 'A', Ludhiana-141003 (Punjab) Tel: +91-161-2225531-35, E-mail: contact@lolcp.com, Website: www.lolcp.com

## NOTICE OF 37th ANNUAL GENERAL MEETING

Notice is hereby given that 37th Annual General Meeting (AGM) of Members of the Company will be held through Video Conferencing ("VC") / Other Audio Visual Means ("OAVM") on Friday, 23rd August 2024 at 11:30 A.M. (IST), to transact the businesses as set out in the Notice calling the AGM. The VC/OAVM facility is being provided by the Central Depository Services Limited ("CDSL"). This is in compliance with all the applicable provisions of the Companies Act, 2013 and the Rules made thereunder and the Securities and Exchange Board of India (Listing Obligations and Disclosure Requirements) Regulations, 2015, read with General Circular No. 14/2020 dated 08th April 2020; General Circular No. 17/2020 dated 13th April 2020; General Circular No. 20/2020 dated 5th May 2020, General Circular No. 02/2021 dated 13th January 2021, General Circular No. 21/2021 dated 14th December 2021 General Circular No. 2/2022 dated 5th May 2022, General Circular No. 10/2022 dated 28th December, 2022 and General Circular No. 09/2023 dated 25th September, 2023 issued by the Ministry of Corporate Affairs ("MCA") and Circular No. SEBI/HO/ CFD/CMD1/CIR/P/2020/79 dated 12th May 2020, Circular No. SEBI/HO/CFD/CMD2/CIR/P/2021/11 dated 15th January 2021 and Circular No. SEBI/HO/CFD/CMD2/CIR/P/2022/62 dated 13th May 2022 read with SEBI/HO/CFD/PoD-2/P/CIR/2023/4 dated 5th January 2023 and SEBI/HO/CFD/CFD-PoD-2/P/CIR/2023/167 dated 7th October 2023 issued by the SEBI. The circulars issued by SEBI & MCA are collectively referred to as the "Relevant Circulars"

Further, in compliance with the Relevant Circulars, Notice of the AGM along with Integrated Annual Report and Annual Accounts for the financial year 2023-24, will be sent to the Members of the Company through electronic mode, whose email addresses are registered with the Company / Depository Participant(s). The Company shall send the physical copy of the AGM Notice and Integrated Annual Report to those members who request for the same at investor@iolep.com mentioning their Folio No./DP ID and Client ID.

The aforesaid documents will also be available on the Company's website at www.iolcp.com and on the websites of BSE Limited and National Stock Exchange of India Limited at www.bseindia.com and www.nseindia.com, respectively.

Members who have not registered their email addresses and / or have not registered / update their bank account mandate with the company / depository, are requested to register / update the same to enable them to receive the abovesaid AGM Notice, Annual Report, all future correspondences, and dividend, electronically by following the procedure mentioned herein below:

a) Members holding shares in physical mode

Members are requested to send hard copies of the following details/documents to the Company's RTA, viz. "Alankit Assignment Limited", 4E/2, Jhandewalan Extension, New Delhi 110055:

a. Form ISR-1 and other relevant forms pursuant to SEBI Circular No. SEBI/HO/MIRSD/MIRSD\_RTAMB/P/CIR/ 2021/655 dated 3rd November 2021 along with supporting documents. The said form is available on the website of the Company at

https://www.iolcp.com/investors/kyc-nomination-forms b. Cancelled cheque in original, bearing the name of the Member or first holder, in case shares are held jointly. In case name of the holder is not available on the cheque, kindly submit the following documents.

i. Cancelled cheque in original, and

ii. Bank attested legible copy of the first page of the Bank Passbook / Bank Statement bearing the names of the account holders, address, account type and same bank account number as on the cheque leaf and full address of the bank branch.

c. self-attested copy of the PAN Card of all the holders; and d. self-attested copy of any document (such as Aadhaar Card, Driving License, Election Identity Card, Passport) in support of the address of the first holder as registered with the Company.

b) Members holding shares in dematerialised mode Members are advised to contact your Depository Participants (DP) to register / update the detail in your Demat Account.

Members can attend and participate in the AGM through the VC/OAVM facility only The detailed instructions for joining the AGM will be provided in the Notice of AGM Members attending the meeting through VC/OAVM shall be counted for the purpose of the quorum in terms of Section 103 of the Companies Act 2013. The Members may also view live webcast of the Meeting provided by CDSL at https://www.evotingindia.com/.

Members may contact the RTA for any assistance related to the aforesaid matters at Alankit Assignment Limited", 4E/2, Jhandewalan Extension, New Delhi - 110055, email: rta@alankit.com, Tel: + 91-11-4254 1234 | +91-11-4254 1958

For IOL Chemicals and Pharmaceuticals Limited

Place: Ludhiana Date: 23rd July 2024

Abhay Raj Singh Sr. Vice President & Company Secretary CIN: L27107PB1985PLC006159

Regd. Office: Vill. Somalheri / Lehli, PO Dappar, Tehsil Dera Tel: +91-172-2793112, Fax:+91-172-2794834 E-mail: ssl\_ssg@glide. STATEMENT OF STANDALONE AND CONSOLIDATED FOR THE QUARTER ENDED JUNE 30,

_		Standalone Financial Re				
Sr. No.	Particulars	Quarter E	Ye			
		30/06/24	30/06/23	31/0		
	V 1-2	Unaudited	Unaudited	Aud		
1	Total income from operations	102529.25	104440.01	4357		
2	Net Profit / (Loss) for the period (before Tax, Exceptional and/or Extra ordinary items)	6189.74	7120.62	2886		
3	Net Profit / (Loss) for the period before Tax (after Exceptional and/or Extra ordinary items)	6189.74	7120.62	2886		
4	Net Profit / (Loss) for the period After Tax (after Exceptional and/or Extra ordinary items)	4620.20	4759.91	2198		
5	Total Comprehensive income for the period [comprising profit/ (loss) for the period (after tax) and other comprehensive income [after tax)]	4460.61	4810.54	221		
6	Fourty Share Capital	1569.29	1565.13	156		
7	Reserves (excluding Revaluation Reserve) as shown in the audited Balance Sheet of the previous year		The s	1277		
8	Earnings Per Share (of Rs. 1/- each)(for continuing and discontinued operations) Basic	2.94 2.94	3.03	1 1		

Note: The above is an extract of the detailed format of unaudited financial results (Stant June 30; 2024 filed with stock exchanges under Regulation 33 of the SEBI (Listing Regulations, 2015. The full format of the unaudited financial results (Standalone & Cons are available on the website of BSE Limited (BSE) and The National Stock Exchangement of the Standalone of the National Stock Exchangement of the National Stock Exchangement

Place : Chandigarh Dated : 23/07/2024

MANTHAN BROADBAND SERVICES PRIVATE LIMITED (IN LIQUIDATIC (A Company under Liquidation vide Hon'ble NCLT order d ny under Liquidatio red Office: 6 G.C A

#### E-AUCTION

Sale of Assets under Insolvency and Bankruptcy (
Date & Time of E-auction: 23rd August 2024 from 12:00 ne
With unlimited extension of 5 minutes ea
Last Date of Submission of Expression of Interest: 8th August
Last Date of EMD Submission: 21st August 2024 (I

Sale of Assets and Properties owned by Manthan Broadband Services Private Lim forming part of the Liquidation estate formed by the Liquidator, appointed by the Kolkata Bench vide order dated 06.04.2022

Sr. No	Block	Details of assets	- KG
1.	Block A	Land along with assets at Mouza-Tajpur, PS-Ramnagar, East Medinipore, West Bengal having aggregate area of 3 Acre as per sale deeds.	4
2.	Block B	Land along with assets at Mouza-Tajpur, PS-Ramnagar, East Medinipore, West Bengal having aggregate area of 10.095 Acre as per sale deeds. (Title deeds not in possession of Liquidator)	
3.	Block C	Land along with assets at Mouza-Tajpur, PS-Ramnagar, East Medinipore, West Bengal having aggregate area of 13.095 Acre as per sale deeds. (Title deeds admeasuring only 3 Acres are in possession of Liquidator)	
4.	Block D	Old Office Equipments, P&M (Scrap), Furniture & Fixtures (Scrap) and Old Vehicles of the Corporate Debtor.	1
1			

- Important Notes:

  1. E- Auction will be conducted on "AS IS WHERE IS BASIS, AS IS WHAT IS BAS RECOURSE BASIS" through approved service provider M/S E-procurement 1 bidding shall take place through online e-auction service provider M/s e-procure at <a href="https://ncltauction.auctiontiger.net">https://ncltauction.auctiontiger.net</a>.

  2. Liquidator in consultation with Stakeholders' Consultation Committee, shapreference of selection between the Block A or Block B or Block C.

  3. It is clarified that this invitation purports to invite prospective bidders and does represented the sale. The Liquidator process and/or not to accept and/or disqualify any interested party / potentia reason and without any liability.

  4. All the terms and conditions are to be mandatorily referred from the F-Auction

- reason and without any liability.

  4. All the terms and conditions are to be mandatorily referred from the E-Auction EMD and participation in the process. The Complete E-Auction process documen auction Bid Form, Declaration and Undertaking Form, General Terms and Condit website of the e-auction service provider at <a href="https://ncitauction.auctiontiger.net">https://ncitauction.auctiontiger.net</a>.

  5. The intending bidders, prior to submitting their bid, should make their independe dues of local taxes, electricity and water charges, maintenance charges, if a expenses and satisfy themselves.
- and satisfy themselves

KULDEEP VERMA Liquidator of Manti /2016-17/10038 46, BB Ganguly Stree E: <u>kuverma@gr</u> Authorisation for *i* Regn. no. IBBI/IPA-001/IP-P00014/2

Place: Kolkata, Date: 24.7.2024





# उ6ाम डाम

www.punjabijagran.com

1. ..... 0 10 1-224 1400, 07

ਆਈਓਐਲ ਕੈਮੀਕਲਜ਼ ਐਂਡ ਫਾਰਮਾਸਿਊਟੀਕਲਜ਼ ਲਿਮਟਿਡ

ਰਜਿ. ਦਫ਼ਤਰ : ਪਿੰਡ ਤੇ ਡਾਕਖਾਨਾ – ਹੰਡਿਆਇਆ,

ਵੋਨ : +91-161-2225531-35, ਈ-ਮੌਲ : contact@iolcp.com, ਵੈੱਬਸਾਈਟ : www.iolcp.com

37ਵੀਂ ਸਾਲਾਨਾ ਜਨਰਲ ਮੀਟਿੰਗ ਦਾ ਨੋਟਿਸ

ਨੋਟਿਸ ਦਿੱਤਾ ਜਾਂਦਾ ਹੈ ਕਿ ਏਜੀਐੱਮ ਕਰੇ ਜਾਣ ਵਾਲੇ ਨੋਟਿਸ ਵਿਚ ਦਰਸਾਏ ਕਾਰੋਬਾਰਾਂ ਨੂੰ ਚਲਾਉਣ ਲਈ

ਕੰਪਨੀ ਦੇ ਮੈਂਬਰਾਂ ਦੀ 37ਵੀਂ ਸਾਲਾਨਾ ਆਮ ਮੀਟਿੰਗ (ਏਜੀਐੱਮ) ਵੀਡੀਓ ਕਾਨਫਰੰਸਿੰਗ ("ਵੀਸੀ')/ਹੋਰ

ਆਡੀਓ–ਵਿਜ਼ੁਅਲ ਢੰਗਾਂ ("ਓਏਵੀਐੱਮ") ਦੁਆਰਾ ਸ਼ੁੱਕਰਵਾਰ, 23 ਅਗਸਤ, 2024 ਨੂੰ ਸਵੇਰੇ

11.30 ਵਜੇ (ਭਾਰਤੀ ਸਮੇਂ ਅਨੁਸਾਰ) ਹੋਵੇਗੀ। ਵੀਸੀ/ਓਏਵੀਐੱਮ ਸਹੂਲਤ ਸੈਂਟਰਲ ਡਿਪਾਜ਼ਟਰੀ

11.30 ਵਜੇ (ਭਾਰਤ) ਸਮਾਜਰੀ ਸਾਹਿਸਾਂ ਨੂੰ ਦਰਜਾ ਵਾਸ਼ਾ ਹੁੰਦਵਾਜ਼ ਸ਼ਹੂੰ ਸਰਵਿਸਜ਼ ਲਿਮਟਡ ("ਸੀਡੀਐੱਸਐੱਲ") ਵੱਲੋਂ ਉਪਲਬਧ ਕਰਵਾਈ ਗਈ ਹੈ। ਇਹ ਕੰਪਨੀ ਐਕਟ, 20 13 ਦੀਆਂ ਲਾਗੂ ਸਾਹੀਆਂ ਵਿਵਸਥਾਵਾਂ ਅਤੇ ਇਸ ਤਹਿਤ ਬਣਾਏ ਗਏ ਰੂਲਜ਼ ਅਤੇ ਕਾਰਪੋਰੇਟ ਮਾਮਲੇ

ਮੰਤਰਾਲਾ ("ਐਮਸੀਏ") ਵੱਲੋਂ ਜਾਰੀ ਜਨਰਲ ਸਰਕਲ ਨੰ. 14/2020 ਮਿਤੀ 8 ਅਪ੍ਰੈਲ, 2020;

ਜਨਰਲ ਸਰਕੂਲਰ ਨੰ. 17/2020 ਮਿਤੀ 13 ਅਪ੍ਰੈਲ, 2020, ਜਨਰਲ ਸਰਕੂਲਰ ਨੰ. 20/2020

ਮਿਤੀ 5 ਮਈ, 2020, ਜਨਰਲ ਸਰਕੂਲਰ ਨੰ. 02/2021 ਮਿਤੀ 13 ਜਨਵਰੀ, 2021, ਜਨਰਲ

ਸਰਕੂਲਰ ਨੰ. 21/2021 ਮਿਤੀ 14 ਦਸੰਬਰ, 2021 ਅਤੇ ਜਨਰਲ ਸਰਕੂਲਰ ਨੰ. 2/2022 ਮਿਤੀ 5

ਮਈ, 2022 ਅਤੇ ਜਨਰਲ ਸਰਕੂਲਰ ਨੰ. 10/2022 ਮਿਤੀ 28 ਦਸੰਬਰ, 2022 ਨਾਲ ਪੜ੍ਹੇ ਜਾਂਦੇ ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੋਬੀ) (ਲਿਸਟਿੰਗ ਓਬਲੀਗੇਸ਼ਨਜ਼ ਐਂਡ ਡਿਸਕਲੇਂਜ਼ਰ ਰਿਕੁਆਇਰਮੈਂਟਸ) ਰੈਗੂਲੇਸ਼ਨਸ, 2015 ਅਤੇ ਸੋਬੀ ਵੱਲੋਂ ਜਾਰੀ SEBI/HO/CFD/

ਭਿਸਕਨਜ਼ਰ (ਭਰੁਆ।ਵਰਸਟਸ) ਰਗੂਲਮਨਸ, 2013 ਅਤ ਸਗ ਵਨ ਜਾਂਗ ਤੁਰੁਰੁਸ਼ਾਹਿਨਟਾਨਾ, POD-2/P/CIR/2023/4 ਮਿਤੀ 5 ਜਨਵਗੇ, 2023 ਅਤੇ SEBI/HO/CFD/PoD-2/P/ CIR/2023/167 ਮਿਤੀ 7 ਅਕਤੂਬਰ, 2023 ਨਾਲ ਪੜ੍ਹੇ ਜਾਂਦੇ ਸ਼ਹਕੂਲਰ ਨੰ. SEBI/HO/ CFD/CMD1/CIR/P/2020/79 ਮਿਤੀ 12 ਮਈ, 2020, ਸਰਕੂਲਰ ਨੰ. SEBI/HO/ CFD/CMD2/CIR/P/2021/11 ਮਿਤੀ 15 ਜਨਵਗੇ, 2021 ਅਤੇ ਸਰਕੂਲਰ ਨੰ. SEBI/HO/

HO/CFD/CMD2/CIR/P/2022/62 ਮਿਤੀ 13 ਮਈ, 2022 ਤਹਿਤ ਹੈ। ਸੋਬੀ ਅਤੇ ਐਮਸੀਏ

ਇਸ ਤੋਂ ਇਲਾਵਾ ਸਬੰਧਿਤ ਸਰੂਲਰਜ਼ ਦੀ ਪਾਲਣਾ ਤਹਿਤ ਵਿੱਤੀ ਸਾਲ 2023–24 ਲਈ ਏਕੀਕ੍ਰਿਤ

ਸਾਲਾਨਾ ਰਿਪੋਰਟ ਅਤੇ ਸਾਲਾਨਾ ਖਾਤੇ ਸਮੇਤ ਏਜੀਐਮ ਦਾ ਨੋਟਿਸ ਉਨ੍ਹਾਂ ਸਾਰੇ ਮੈਂਬਰਾਂ ਨੂੰ ਭੇਜਿਆ ਜਾਵੇਗਾ, ਜ਼ਿਨ੍ਹਾਂ ਦੇ ਈ-ਮੇਲ ਪਤੇ ਕੰਪਨੀ/ਡਿਪਾਜ਼ਿਟਰੀ ਪਾਰਟੀਸਿਪੈਂਟ (ਪਾਰਟੀਸਿਪੈਂਟਸ) ਕੋਲ ਰਜਿਸਟਰਡ ਹਨ

ਕੰਪਨੀ ਏਜੀਐੱਮ ਨੋਟਿਸ ਦੀ ਭੌਤਿਕ ਕਾਪੀ ਅਤੇ ਏਕੀਕਿ੍ਤ ਸਾਲਾਨਾ ਰਿਪੋਰਟ ਉਨ੍ਹਾਂ ਮੈਂਬਰਾਂ ਨੂੰ ਭੇਜੇਗੀ ਜੋ

ਇਸ ਲਈ ਆਪਣੇ ਫੋਲੀਓ ਨੰ./ਡੀਪੀ ਆਈਡੀ ਅਤੇ ਕਲਾਇੰਟ ਆਈਡੀ ਦਰਸਾਉਂਦੇ ਹੋਏ investor@

ਉਪਰਕਤ ਵਰਨਣ ਦਸਤਾਵੇਜ਼ ਕੰਪਨੀ ਦੀ ਵੈੱਬਸਾਈਟ www.iolep.com ਅਤੇ ਬੀਐੱਸਈ ਲਿਮਟਿਡ ਅਤੇ ਨੈਸ਼ਨਲ ਸਟਾਕ ਐਕਸਚੇਂਜ ਆਫ਼ ਇੰਡੀਆ ਲਿਮਟਿਡ ਦੀਆਂ ਕੁਮਵਾਰ ਵੈੱਬਸਾਈਟਾਂ

ਅਜਿਹੇ ਮੈਂਬਰ ਜਿਨ੍ਹਾਂ ਨੇ ਆਪਣੇ ਈ-ਮੇਲ ਪਤੇ ਰਜਿਸਟਰਡ ਨਹੀਂ ਕਰਵਾਏ ਅਤੇ /ਜਾਂ ਕੰਪਨੀ/

ਡਿਪਾਜ਼ਿਟਰੀ ਨਾਲ ਸਬੰਧਿਤ ਬੈਂਕ ਖਾਤੇ ਅਪਡੇਟ ਨਹੀਂ ਕੀਤੇ, ਉਨ੍ਹਾਂ ਨੂੰ ਇਸ ਨੂੰ ਗੁਜਿਸਟਰਡ/ ਅਪਡੇਟ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ, ਤਾਂ ਜੋ ਉਹ ਉਕਤ ਦਰਸਾਏ ਏਜੀਐੱਮ ਨੁੱਟਿਸ,

ਸਾਲਾਨਾ ਰਿਪੋਰਟ, ਸਾਰੇ ਭਵਿੱਖੀ ਪੱਤਰ ਵਿਹਾਰ, ਲਾਭਅੰਸ਼ ਨੂੰ ਹੇਠਾਂ ਦਰਸਾਈ ਪ੍ਰਕਿਰਿਆ ਪੂਰੀ ਕਰ

ਭੌਤਿਕ ਮੋਡ ਵਿਚ ਮੈਂਬਰਾਂ ਨੂੰ ਹੇਠ ਲਿਖੇ ਵੇਰਵਿਆਂ/ਦਸਤਾਵੇਜ਼ਾਂ ਦੀ ਹਾਰਡ ਕਾਪੀ ਨੂੰ ਕੰਪਨੀ

ਸ਼ੇਅਰ ਰੱਖਣ ਵਾਲੇ ਦੇ ਆਰਟੀਏ, ਭਾਵ "ਅਲੰਕਿਤ ਅਸਾਈਨਮੈਂਟਸ ਲਿਮਟਿਡ'' 4ਈ/2.

ਝੰਡੇਵਾਲਾ ਐਕਸਟੈਂਸ਼ਨ, ਨਿਊ ਦਿੱਲੀ-110055 ਵਿਖੇ ਭੇਜਣ ਦੀ

(ਏ) ਸਬੰਧਿਤ ਦਸਤਾਵੇਜ਼ਾਂ ਸਮੇਤ ਮਿਤੀ 3 ਨਵੰਬਰ 2021 ਦੇ ਸੇਬੀ

ਸਰਕੂਲਰ ਨੰ. SEBI/HO/MIRSD/MIRSD\_RTAMB/P/

CIR/2021/655 ਦੀ ਪਾਲਣਾ ਤਹਿਤ ਫਾਰਮ ਆਈਐੱਸਆਰ-1 ਅਤੇ

ਹੋਰ ਸਬੰਧਿਤ ਫਾਰਮ। ਦਰਸਾਏ ਫਾਰਮ ਕੰਪਨੀ ਦੀ ਵੈੱਬਸਾਈਟ https:// www.iolep.com/investors/kyc-nomination-forms 'ਤੇ ਉਪਲਬੱਧ ਹਨ।

(ਬੀ) ਅਸਲ ਕੈਂਸਲ ਚੈੱਕ, ਮੈਂਬਰ ਦੇ ਨਾਮ ਜਾਂ ਵਸਟ ਹੋਲਡਰ ਦੇ ਨਾਮ ਨਾਲ, ਜੇਕਰ ਸ਼ੇਅਰ ਸਾਂਝੇ ਤੌਰ 'ਤੇ ਰੱਖੇ ਗਏ ਹਨ। ਜੇਕਰ ਚੈੱਕ ਉੱਤੇ ਹੋਲਡਰ ਦਾ

ਨਾਮ ਮੌਜੂਦ ਨਹੀਂ ਹੈ ਤਾਂ ਕਿਰਪਾ ਕਰਕੇ ਹੇਠ ਲਿਖੇ ਦਸਤਾਵੇਜ਼ਾਂ ਨੂੰ ਜਮ੍ਹਾਂ

(ii) ਬੈਂਕ ਪਾਸਬੁੱਕਦੇ ਪਹਿਲੇ ਪੰਨੇ ਦੀ ਯੋਗ ਬੈਂਕ ਤਸਦੀਕਸ਼ੁਦਾ ਕਾਪੀ/ ਖਾਤਾ ਧਾਰਕ ਦੇ ਨਾਮ, ਪਤੇ ਖਾਤੇ ਦੀ ਕਿਸਮ ਵਾਲੀ ਬੈਂਕ ਸਟੇਟਮੈਂਟ ਅਤੇ ਚੌਂਕ ਲੀਫ਼ ਉੱਤੇ ਓਹੀ ਖਾਤਾ ਨੰ. ਅਤੇ ਬੈਂਕ ਬਰਾਂਚ ਦਾ ਪੂਰਾ ਨਾਮ। (ਸੀ) ਸਾਰੇ ਹੋਲਡਰਾਂ ਦੀ ਪੈਨ ਕਾਰਡ ਦੀ ਸਵੈ-ਤਸਦੀਕ ਕੀਤੀ ਕਾਪੀ; ਅਤੇ

(ਡੀ) ਕੰਪਨੀ ਨੂੰ ਕੋਲ ਰਜਿਸਟਰਡ ਪਹਿਲੇ ਹੋਲਡਰ ਦੇ ਪਤੇ ਦੀ ਪੁਸ਼ਟੀ ਕਰਦੇ ਕਿਸੇ ਵੀ ਦਸਤਾਵੇਜ਼ (ਜਿਵੇਂ ਕਿ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਚੋਣ ਪਛਾਣ ਪੱਤਰ, ਪਾਸਪੋਰਟ) ਦੀ ਸਵੈ-ਤਸਦੀਕਸ਼ੁਦਾ

ਮੈਂਬਰਾਂ ਨੂੰ ਆਪਣੇ ਡੀਮੈਂਟ ਖਾਤੇ ਵਿਚ ਵੇਰਵੇ ਨੂੰ ਰਜ਼ਿਸਟਰਡ/ਅਪਡੇਟ ਕਰਨ ਲਈ ਆਪਣੇ ਡਿਪਾਜ਼ਿਟਰੀ ਪਾਰਟੀਸੀਪੈਂਟਸ (ਡੀਪੀ) ਨਾਲ ਸੰਪਰਕ ਕਰਨ

ਵਾਸਤੇ ਆਈਓਐਲ ਕੈਮੀਕਲਜ਼ ਐਂਡ ਫਾਰਮਾਜਿਊਟੀਕਲ ਲਿਮਟਿਡ

www.bseindia.com ਅਤੇ www.nseindia.com ਉੱਪਰ ਵੀ ਉਪਲਬੱਧ ਹਨ।

ਕੇ ਇਲੈਕਟ੍ਰਾਨਿਕ ਤਰੀਕੇ ਨਾਲ ਪੂਰਾ ਕਰਕੇ ਪ੍ਰਾਪਤ ਕਰ ਸਕਣ :

ਬੋਨਤੀ ਕੀਤੀ ਜਾਂਦੀ ਹੈ।

(i) ਅਸਲ ਕੈਂਸਲ ਚੈੱਕ, ਅਤੇ

ਦੀ ਸਲਾਹ ਦਿੱਤੀ ਜਾਂਦੀ ਹੈ।

ਮੈਂਬਰ ਏਜੀਐੱਮ ਵਿਚ ਸਿਰਫ ਵੀਸੀ/ਓਏਵੀਐੱਮ ਦੇ ਰਾਹੀਂ ਹੀ ਹਾਜ਼ਰ ਅਤੇ ਹਿੱਸਾ ਲੈ ਸਕਦੇ ਹਨ।

ਏਜੀਐੱਮ ਵਿਚ ਸ਼ਾਮਲ ਹੋਣ ਲਈ ਵਿਸਥਾਰਿਤ ਨਿਰਦੇਸ਼ਾਂ ਨੂੰ ਏਜੀਐਮ ਦੇ ਨੋਟਿਸ ਵਿਚ ਮੁਹੱਈਆ ਕਰਵਾਇਆ ਜਾਵੇਗਾ। ਵੀਸੀ/ਓਏਵੀਐੱਮ ਰਾਹੀਂ ਮੀਟਿੰਗ ਵਿੱਚ ਹਾਜ਼ਰ ਹੋਣ ਵਾਲੇ ਮੈਂਬਰਾਂ ਨੂੰ ਕੰਪਨੀਜ਼

ਐਕਟ 2013 ਦੇ ਸੈਕਸ਼ਨ 103 ਦੀ ਵਿਵਸਥਾਵਾਂ ਵਿਚ ਕੋਰਮ ਦੇ ਉਦੇਸ਼ ਨਾਲੂ ਗਿਣਿਆ ਜਾਵੇਗਾ। ਮੈਂਬਰ ਸੀਡੀਐੱਸਐੱਲ ਵੱਲੋਂ https://www.evotingindia.com/ 'ਤੇ ਮੁਹੱਈਆ ਕਰਵਾਈ ਗਈ

ਮੈਂਬਰ ਉਕਤ ਮਾਮਲਿਆਂ ਨਾਲ ਸਬੰਧਤ ਕਿਸੇ ਤਰ੍ਹਾਂ ਦੀ ਸਹਾਇਤਾ ਲਈ "ਅਲੰਕਿਤ ਅਸਾਈਨਮੈਂਟਸ

ਲਿਮਟਿਡ" 4ਈ/2, ਝੰਡੇਵਾਲਾ ਐਕਸਟੈਂਸ਼ਨ, ਨਿਊ ਦਿੱਲੀ-110055 ਵਿਖੇ, rta@alankit.com,

ਟੈਲੀਫੋਨ : +91-11-42541234, +91-11-42541958 'ਤੇ ਆਰਟੀਏ ਨਾਲ ਸਪੰਰਕ ਕਰ ਸਕਦੇ ਹਨ।

ਕਾਪੀ।

ਮੀਟਿੰਗ ਦੀ ਲਾਈਵ ਵੈੱਬਕਾਸਟ ਨੂੰ ਵੀ ਦੇਖ ਸਕਦੇ ਹਨ।

(ਬੀ) ਡੀਮਟੀਰੀਲਾਈਜ਼ਡ ਮੋਡ ਵਿਚ ਸ਼ੇਅਰ

iolep.com 'ਤੇ ਬੇਨਤੀ ਕਰਨਗੇ।

ਵੱਲੋਂ ਜਾਰੀ ਸਰਕੁਲਰਜ਼ ਨੂੰ ਸਮੁੱਚੇ ਤੌਰ 'ਤੇ ''ਸਬੈਧਿਤ ਸਰਕੂਲਰਜ਼'' ਵਜੋਂ ਦਰਸਾਇਆ ਗਿਆ ਹੈ"।

CIN: L24116PB1986PLC007030

Principal

ਜਵਾਨ ਪੰਜ ਦਿਨ ਾਰ ਨਹਿਰ ਦੇ ਪਾਣੀ ਹੇ ਸਨ। ਇਸ ਤੋਂ ੀਏ ਕੇ ਬਾਂਗਰ ਦੇ ਸਿੰਘ, ਏਐੱਸਆਈ ।ਾਰਟੀ ਸਮੇਤ ਲਾਸ਼ ਵ ਯਤਨ ਕਰ ਰਹੇ ਸਿਵਿਲ ਡਿਫੈਂਸ ਦੀ ਵਾਨਾਂ ਵੱਲੋਂ ਨਹਿਰ ਦੇ । ਦੇ ਪਾਣੀ ਨੂੰ ਪੂਰੀ ਗਲਵਾਰ ਸ਼ਾਮ ਨੂੰ

ਾ ਮਿਲੀ ਹੈ।

ਾਸ਼ ਜ਼ਦੀ

ਪੰਚ डीभ

ਬਖਸ਼

ਅਤੇ

ਮਿਲੀ ਤੋਂ ਜਾਣਕਾਰੀ

ਅਨੁਸਾਰ ਇਹ ਪੁਲਿਸ ਥਾਣਾ ਪੋਜੇਵਾਲ ਵਿਖੇ ਤਾਇਨਾਤ ਹੌਲਦਾਰ ਹਰਵਿੰਦਰ ਸਿੰਘ ਜੋ ਕਿ ਲੁਧਿਆਣਾ ਜੇਲ੍ਹ 'ਚੋਂ ਇਕ ਕਥਿਤ ਮੁਲਜ਼ਮ ਨੂੰ ਲੈ ਕੇ ਨਵਾਂਸ਼ਹਿਰ ਅਦਾਲਤ 'ਚ ਪੇਸ਼ੀ ਲਈ ਆਇਆ ਸੀ। ਉਹ ਨਵਾਂਸ਼ਹਿਰ ਦੇ ਨਵੇਂ ਕੋਰਟ ਕਾਂਪਲੈਕਸ 'ਚ ਬਣੇ ਬਾਥਰਮ 'ਚ ਗਿਆ ਸੀ। ਉਥੇ ਅਚਾਨਕ ਉਸ ਦੀ ਏਕੇ-47 'ਚੋਂ ਗੋਲੀ ਚੱਲੀ ਜੋ ਕਿ ਉਸ ਦੇ ਸਿਰ 'ਚ ਵੱਜੀ ਤੇ

ਐੱਸਐੱਚਓ ਘਟਨਾ ਸਥਾਨ 'ਤੇ ਪਹੈਚੇ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਪੁਲਿਸ ਮੁਲਾਜ਼ਮ ਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਿਵਲ ਹੈਸਪਤਾਲ ਨਵਾਂਸ਼ਹਿਰ ਵਿਖੇ ਭਿਜਵਾ -ਦਿੱਤੀ ਹੈ।

ਇਸ ਮੌਕੇ ਡੀਐੱਸਪੀ ਮਾਧਵੀ ਸ਼ਰਮਾ ਨੇ ਕਿਹਾ ਕਿ ਗੋਲੀ ਚੱਲਣ ਕਾਰਨ ਹੀ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ। ਸਾਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਗੋਲੀ ਚੱਲਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪਹਿਲੀ ਮਲਕੀਅਤ ਤਕਦੀਲ ਕੀਤੀ ਗਈ ਸੀ ਪਰੇਤੂ ਸ਼੍ਰੀ ਮਹਿਰਦੀ ਮਲਕੀਅਤ ਤਕਦੀਲ ਕੀਤੀ ਗਈ ਸੀ ਪਰੇਤੂ ਸ਼੍ਰੀ ਮਹਿਰਦਰਪਾਲ ਸਿੰਘ ਪੁੱਤਰ ਸ਼੍ਰੀ ਸੋਹਨ ਸਿੰਘ ਦੀ ਮੈਂਡ ਮੈਂਤੀ 15/12/2022 ਨੂੰ ਹੋ ਗਈ ਸੀ। ਤਹਿਸੀਲਦਾਰ ਪਟਿਆਲਾ ਸਿਆਰ ਦਿ,) ਵੱਲੋਂ ਤਸਦੀਕਸੁਦਾ ਕੁਗਜ਼ੈਨਾਂ ਅਨੁਸਾਰ ਉਕਤ ਜਾਇਦਾਦ ਦੇ ਸ਼੍ਰੀਮਤੀ ਹਰਸ਼ਕਨ ਕੋਰ ਪੜਨੀ ਲੋਟ ਸ਼੍ਰੀ ਮਨਿੰਦਰਪਾਲ ਸਿੰਘ ਵਾ ਸ਼੍ਰੀਮਤੀ ਹੇਵਾ ਭਸੀਨ ਪੁੱਤਰੀ ਲੋਟ ਸ਼੍ਰੀ ਮਨਿੰਦਰਪਾਲ ਸਿੰਘ ਵਾ ਸ਼੍ਰੀਮਤੀ ਹੇਵਾ ਭਸੀਨ ਪੁੱਤਰੀ ਲੋਟ ਸ਼੍ਰੀ ਮਨਿੰਦਰਪਾਲ ਸਿੰਘ ਦੂੰ ਵਾਰਸ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹੋਰ ਕੋਈ ਵਾਰਸ ਨਹੀਂ ਹੈ। ਸ੍ਰੈ ਉਕਤ ਜਾਇਦਾਦ ਦੀ ਮਲਕੀਅਤ ਤਬਦੀਲ ਸਬੰਧੀ ਜੇਕਰ ਕਿਸੇ ਵਿਅਕਤੀ / ਕਾਨੂੰਨੀ ਵਾਰਸ / ਵਿਭਾਗ / ਆਦਰੇ ਨੂੰ ਕੋਈ ਇਤਰਾਜ਼ ਤਾਂ ਉਹ ਆਪਣਾ ਇਤਰਾਜ਼ ਲਿਖਤੀ ਰੂਪ ਵਿੱਚ ਨਿੱਜ਼ੀ ਤੌਰ 'ਤੇ ਪੇਸ਼ ਹੋ ਕੇ ਇਸ ਇਸ਼ਤਿਹਾਰ ਦੀ ਪ੍ਰਕਾਸ਼ਨਾ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ-ਅੰਦਰ ਟਰੰਸਟ ਦਰਤਰ ਪਾਸ ਦੇ ਸਕਦਾ ਹੈ। ਨਿਕੁਧਾਰਤ ਸਮੇਂ ਤੋਂ ਬਾਅਦ ਪ੍ਰਾਪਤ ਹੋਏ ਇਤਰਾਜ਼ 'ਤੇ ਕੋਈ ਲਿਕੁਧਾਰਤ ਤਬਦੀਲੀ ਸਬੰਧੀ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ। ਵਿੱਚ ਲਿਆਂਦੀ ਜਾਵੇਗੀ। ਕਾਰਜ ਸਾਧਕ ਅਵਸਰ

ਫ਼ਤਿਹਗੜ੍ਹ ਛਾਨਾ ਰੋਡ, ਬਰਨਾਲਾ-148107, ਪੰਜਾਬ (ਭਾਰਤ) ਕਾਰਪੋਰੇਟ ਦਫਤਰ : 85, ਇੰਡਸਟ੍ਰੀਅਲ ਏਰੀਆ 'ਏ', ਲੁਧਿਆਣਾ-141003 (ਪੰਜਾਬ)

ਨਗਰ ਸੁਧਾਰ ਟਰੱਸਟ, ਪਟਿਆਲ

# 5 ਸਿੰਘ ਦੇ ਭਰਾ ਦੀ ਤੇ ਅਦਾਲਤ 'ਚ , ਫ਼ੈਸਲਾ 25 ਨੂੰ

ਰਿਟਰ, ਪੰਜਾਬੀ ਜਾਗਰਣ⊚ ਜਲੰਧਰ ਪਾਲ ਦੇ ਭਰਾ ਹਰਪੀਤ ਸਿੰਘ ਤੇ ਉਸ ਦੇ ਤੀ ਜ਼ਮਾਨਤ 'ਤੇ ਫ਼ੈਸਲਾ 25 ਜੁਲਾਈ ਨੂੰ ਸਟ ਕਲਾਸ ਜੁਡੀਸ਼ੀਅਲ ਮੈਜਿਸਟਰੇਟ ੀ ਅਦਾਲਤ 'ਚ ਜਦੋਂ ਬਚਾਅ ਪੱਖ ਨੇ ਕੀਤੀ ਤਾਂ ਅਦਾਲਤ ਨੇ ਆਪਣਾ ਫ਼ੈਸਲਾ ਬਚਾਅ ਪੱਖ ਨੂੰ 25 ਜੁਲਾਈ ਨੂੰ ਰਾਹਤ

ਗੁਰਦੀਪ ਸਿੰਘ ਨੇ ਕਿਹਾ ਕਿ ਉਸ ਦੀ ਤ 'ਚ ਆਪਣਾ ਪੱਖ ਰੱਖਦਿਆਂ ਕਿਹਾ ਕਿ ਭਾ 'ਚ ਮਿਲਿਆ ਹੈ। ਇਸ ਤੋਂ ਇਲਾਵਾ ਲਿ ਪੇਸ਼ ਨਹੀਂ ਕਰ ਸਕੀ। ਅਦਾਲਤ ਨੇ ਦੀ ਤਰੀਕ ਤੈਅ ਪਾ ਦਿੱਤੀ ਹੈ। ਉਨ੍ਹਾਂ ਨੂੰ ਭ ਭੇਜਣ ਤੋਂ ਬਾਅਦ ਫਿਲੌਰ ਪੁਲਿਸ ਨ<u>ੇ</u> ਤਸ ਰਿਮਾਂਡ 'ਤੇ ਲੈਣ ਲਈ ਕ੍ਰਿਮੀਨਲ ਟਾਇਰ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਅਦ ਪਲਿਸ ਵੱਲੋਂ ਵਿਸ਼ੇਸ਼ ਸਬੂਤ ਪੇਸ਼ ਜ਼ਮਾਂ ਨੂੰ ਫਿਰ ਨਿਆਇਕ ਹਿਰਾਸਤ 'ਚ ਪੱਖ ਦੇ ਵਕੀਲ ਗੁਰਪ੍ਰੀਤ ਸਿੰਘ ਨੇ ਕਿਹਾ ਪਹਿਲਾਂ ਸ਼ਨਿਚਰਵਾਰ ਨੂੰ ਬਹਿਸ ਨਾ ਹੋਣ ਲਾਈ ਨੂੰ ਰੱਖੀ ਗਈ ਸੀ। ਮੰਗਲਵਾਰ ਨੂੰ *1* ਦੀ ਦਲੀਲਾਂ ਸੁਣੀਆਂ ਤੇ ਫੈਸਲੇ ਲਈ ਤੈਅ ਕੀਤਾ। ਮੁਲਜ਼ਮਾਂ ਨੂੰ ਪੁਲਿਸ ਨੇ 11 ਾਰ 'ਚ ਨਸ਼ਾ ਕਰਦੇ ਹੋਏ ਗ੍ਰਿਫਤਾਰ ਕੀਤਾ ਮ ਆਈਸ ਬਰਮਾਦ ਕੀਤੀ ਸੀ।

#### DIRECTORATE OF PUNJAB STATE LOTTERIES

DRAW TIME: 06:00 PM ONWARDS DRAW DATE:23/07/2024
RESULT OF PUNJAB STATE DEAR 10 DIAMOND TUESDAY WEEKLY LOTTERY

## MRP Rs 10/- Per Ticket

1st Prize Amount (10)Rs.10,000/-,Common to all series (On last 4 digits ) (Seller Prize Amount Rs.500/-, Total Prize Amount Rs.10500/- each)

#### 7671

2nd Prize Amount (10)Rs.2000/-, Common to all series (On last 4 digits ) (Seller Prize Amount Rs.200/-, Total Prize Amount Rs.2200/- each) 9899

3rd Prize Amount (100)Rs.500/-, Common to all series (On last 4 digits )

(Seller Prize Amount Rs.50/-, Total Prize Amount Rs.550/- each)
0330 0916 1417 1464 1797 3024 4067 6172 7991
4th Prize Amount (100)Rs.200/-, Common to all series (On last 4 digits )

(Seller Prize Amount Rs.20/-, Total Prize Amount Rs.220/- each)
0604 2626 3966 4593 5206 5270 6017

5th Prize Amount (2000)Rs.100/-, Common to all series (On last 4 digits )

(Seller	Prize Amo	unt Rs.10	-, Total P	rize Amou	nt Rs.110/	- each)			
0168	0173	0224	0228	0251	0258	0355	0391	0402	0494
0536	0698	0749	0787	0828	0830	0938	0949	1050	1093
1202	1260	1298	1361	1378	1421	1462	1463	1499	1520
1632	1674	1722	1750	1814	1866	1920	1927	2006	2257
2265	2333	2340	2378	2438	2473	2575-	2648	2701	2702
2770	2795	2848	2862	2876	2886	2953	2963	3009	3057
3103	3160	3270	3363	3369	3449	3466	3532	3604	3727
3775	3838	3841	3842	3878	3916	3949	3983	4024	4164
4214	4268	4302	4363	4556	4568	4573	4574	4610	4780
4801	4830	. 4969	5032	5101	5132	5254	5303	5320	5337
5359	5460	5495	5499	. 5527 -	5605	5700	5745	5811	5906
5989	6015	6018	6048	6055	6077	6138	6155	6266	6285
6288	6364	6469	6499	6515	6524	6553	6556	6621	6629
6684	6712	6767	6849	6968	6977	7000	7011	7112	7119
7140	7247	7251	7262	7278	7336	7339	7346	7359	7518
7699	7710	7733	7813	7816	7891	7894	7914	7962	7972
8010	8085	8118	8143	8152	8187	8198	8232	8274	8357
8396	8424	8517	8676	8738	8767	8814	9061	9087	9124
9152	9190	9203	9240	9255	9258	9306	9316	9385	9394
9529	9626	9666	9708	9745	9768 •	9852	9862	9875	9900

Issued by Directorate of PUNJAB STATE LOTTERIE Ily Check The Final Result With Official Gazette Notifi

### DIRECTORATE OF PUNJAB STATE LOTTERIES

Draw Time: 06:00 PM ONWARDS
RESULT OF PUNJAB STATE DEAR 20 MONTHLY LOTTERY

Ist Prize Amount (1) Rs. 5 Lakhs (On 5 digits With Series)

C 70926

2nd Prize Amount (100) Rs. 2,000/- (On last 4 digits) (Seller Prize Amount Rs. 2200/- Total Prize Amount Rs. 2200/- each) 1459 3592 5647 8287 9038 3rd Prize Amount Rt. (100) Rs. 1,000/- (On Last 4 digits) (Seller Prize Amount Rt. 100/- Total Prize Amount Rs. 1100/- each) 0138 1060 2552 30218 3336

0138 304 % 3040 44th Prize Amount (100) Rs. 500/- (On last 4 digits) (Seller Prize Amount Rs. 50/-, Total Prize Amount Rs. 550/- each) 0455 638 7271 8437 8833 5th Prize Amount (100) Rs. 200/- (On last 4 digits)


(Seller Prize Amount Rs. 20/-, Total Prize Amount Rs. 3423 5356 6694 7841

OI	u LLISC	Am	ount (4	000) Rs. 10	10/- (On I	ast 4 digit	(8)					
				0/-, Total Priz				1921				
	0103		0153	0256	0337	0351 -	0367	0424	0445	0584	0600	
	0615		0643	0682	0763	0797	0833	0834	0865	0914	0924	
	1093		1201	1285	1315	1317	1372	1406	1437	1586	1608	
	1709		1768	1853	2010	2074	2156	2220	2236	2267	2423	
	2431		2689	2703	2858	2930	3019	3029	3053	3112	3152	
	3325		3375	3434	3583	3655	3682	3683	3754	3809	3910	
	3943		3956	3962	4078	4090	4177	4184	4250	4317	4366	
	4422		4482	4486	4521	4584	4645	4695	4785	4821	4848	
	4852		4903	4923	5028	5073	5096	5183	5208	5327	5353	
	5395		5428	5520	5567	5728	5735	5760	5764	5787	5817	
	5874		5886	, 5957	5960	5963	6015	6033	6043	6067	6176	
	6237		6257	6265	6330	6365	8462	6481	6494	6512	6594	
	6680		6703	6730	6809	6817	6864	6918	6924	7024	7045	
	7055		7062	7072	7079	7081	7112	7146	7147	7201	7258	
	7295		7321	7420	7441	7455	7468	7578	7579	7624	7656	
	7714		7720	7746	7782	7850	8011	8012	8096	8130	8182	
	8243		8262	8392	8407	8411	8525	8544	8554	8709	8715	
	8721		8746	8748	8770	8787	8800	8813	8891	8937	8958	
	9008		9122	9435	0440	~44-					-556	

DIRECTORATE OF PUNJAB STATE LOTTERIE

# ਮਿਤੀ : 23 ਜੁਲਾਈ, 2024

ਸਥਾਨ : ਲੁਧਿਆਣਾ



ਸਹੀ/-



ਪੰਜਾਬੀ ਜਾਗਰਣ

ਗੀ। ਇਸ ਮੌਕੇ ਆਗੂ ਬਲਵੰਤ ਤਹਿਰਾਮਕੇ, ਜੰਗ ਬੀਬੀ ਸੁਖਵਿੰਦਰ ਸਤਨਾਮ ਸਿੰਘ ਸਘੰਰਸ਼ ਕਮੇਟੀ **ਮਾਣਾ** ਰਾਸਟਰੀ ਵ ਸਿੰਘ ਬੀਕੇਯ ਸਿੰਘ ਅੰਬਾਲਾ , ਬਲਕਾਰ ਸਿੰਘ **ਭ ਆਦਿ ਕਿਸਾਨ** 





